

Regd. Office:

Hazi Rattan Link Road, Post Box No. 71, Bathinda-151001 Ph.: 0164-2240163, 2240443, 2211628, Fax: 0164-5003638

Website: www.bcl.ind.in Email: bcl@mittalgroup.co.in CIN: L24231PB1976PLC003624

08.02.2022

TO
CORPORATE RELATIONSHIP DEPARTMENT
BSE LIMITED.
FLOOR 25, FEROZE JEEJEEBHOY TOWERS,
DALAL STREET,
MUMBAI- 400001
(PH: 022- 22721233-34 FAX:22722082, 22722037

BSE Code: 524332

TO
THE MANAGER,
NATIONAL STOCK EXCHANGE OF INDIA LTD.,
EXCHANGE PLAZA,
BANDRA KURLA COMPLEX, BANDRA (EAST),
MUMBAI – 400051

NSE SCRIP CODE: BCLIND

Sub.: Newspaper publication of notices sent to shareholders for transfer of shares to IEPF

Dear Sir/Madam.

Pursuant to Regulation 30 of SEBI (Listing Obligations and Disclosure Requirements) 2015, please find enclosed herewith:

- 1. Copies of the newspaper clippings of the Notices published in Business Standard (English) and Desh Sewak (Punjabi) dated 08.02.2022 in respect of reminder/letter sent to shareholders for transfer of shares and unclaimed interim dividends for f.y. 2014-15 to Investor Education and Protection Fund (IEPF) pursuant to Section 124(6) of the Companies Act, 2013 read with IEPF (Accounting, Audit, Transfer and Refund) Rules, 2016, as amended from time to time.
- Copy of the specimen reminder/letter sent to the concerned shareholders. Individual communication to the concerned shareholders are being sent at their registered address whose shares are liable to be transferred to IEPF Authority under the said Rules, for taking appropriate actions.

We request you to take the above on record.

Thanking You Yours faithfully

For BCL Industries Limited

Gurinder Makkar

Company Secretary & Compliance Officer

M.No. F-5124

					description of offence
1.	SDJM Dera Bassi	N	mplaint Case o. 28 dated 21.09.2015	Charges us 420, 34 IPC	U/S 420, 34 of IPC 1860
(B) C	Details about	of c	onviction fo	or criminal of	fences
Sr. No.	Name of Cour Date(s) of orde			of offence(s) nt Imposed	Maximum Punishmen Imposed
NA	NA		N	ίA.	NA
Г				ਤ ਬੈਂਕ । ਬੈਂਕਿਗ ਸਾਥੀ	
ਗੋਲਡ ਵਾਰ-	ਲੋਨ ਖਾਤੇ ਵਿਖੇ ਵਿ	ਕਾਰੀ ਨ ਗਰਵੀ ਕਰਨ ਦੇ	ਲਈ ਇਹ ਨੋਟਿਸ ਸੋਨੇ ਦੇ ਗਹਿਣੇ ਜਿ ਬਾਵਜੂਦ ਨਿਯਤ	ਜਨ੍ਹਾਂ ਦਾ ਛੁਡਵਾਉਨ	ਨੋਟਿਸ r ਬੈਂਕ ਦੀ ਹੇਠ ਦਰਸਾਈ ਸ਼ਾਖਾ ਣ ਦਾ ਸਮਾਂ ਖਤਮ ਹੋ ਚੁੱਕਾ ਹੈ ਅ ਹੈ ਹੇਠ ਦਰਸਾਈ ਬਰਾਂਚ ਵਿਖੇ ਮਿ

ਟਰਡ ਵਿੱਚ

ਸ਼ੇ ਨੂੰ ਹੱਕ ਪਟਾ

ਦਨਾਂ ਭੇਜ

प्रध स्रो

ਚਪੀ-ਗਦੀਸ਼ ਜੋ 1. ਗਰੀਸ਼ ਗਰਾਟੀ

ਨ ਸਾਥ ਕੀਅਤ ਤੀ ਹੈ ਕਸਾਂ ਤੋਂ ਕਸਰ ਵੀ ਨੂੰ ਨਿਇਸ ਤੋਵ ਤੋਂ ਵਿੱਚ ਵਿੱਚ ਵਿੱਚ ਤੋਵ ਤੋਂ ਵਿੱਚ ਵਿੱਚ ਤੋਵ ਤੋਂ ਵਿੱਚ ਤੋਵ ਤੋਂ ਵਿੱਚ ਵਿੱਚ ਤੋਵ ਤੋਂ ਜਿਸ ਤੋਂ ਜਿ

₩8.34

urfane ते १. ही रहे पूँज

ਜ ਬਿਹਰ ਜੋ ਮੌਤਿਆ

e unca funr o

maked री 2. में

or face

प्र बरोज र्वे प्रशास रेज विक्रो जन्मेजी क्रम्ब कार

(३) राष

ලනයි. ස් ද්රා

i into

हातती हो 4 सीमधी र कुरुग्दी

पर्दे हुए

व्यवस्थाते हैं स्थापने हैं

ते। मेक

ਬਾਰਾ ਦੇ

ਅਕੀ ਹੈ

ਲੋਗਿ ਦੇ ' ਲ ਹੋਣ

na filita

ਾ ਦੇ ਅਤੇ ਮਤੀ ਗੋਲਡ ਲੋਨ ਖਾਤਾ: 20606400034245, 20606400032934, 20606400032918,

20606400032926,20606400038147

ਬਰਾਚ/ਸਥਾਨ: ਦਾ ਫੈਡਰਲ ਬੈਂਕ ਲਿਮਟਿਡ , ਬਰਾਚ ਸਰਹਿਦ , ਵਾਰਡ ਨੰ: 10 , ਬਾਬਾ ਫਤਹਿ ਸਿੰਘ ਨਗਰ , ਨੇੜੇ ਆਮ-ਖਾਸ ਬਾਗ, ਬੱਸੀ ਰੋਡ ,ਸਰਹਿੰਦ ਜ਼ਿਲ੍ਹਾ ਫਤਹਿਗੜ੍ਹ ਸਾਹਿਬ (ਪੰਜਾਬ)

ਬਰਾਂਚ ਮੱਖੀ

ਸੇਂਟਰਲ ਬੈਂਕ ਆਫ ਇਡੀਆ

ਬਰਾਚ ਦਵਤਰ: ਜੀਟੀ ਰੋਡ , ਮੋਗਾ ਲਾਕਰ ਨੋਟਿਸ

ਇਹ ਨੋਟਿਸ ਦਿੱਤਾ ਜਾਂਦ ਹੈ ਕਿ ਸੈੱਟਰਲ ਬੈਂਕ ਦਾ ਗੁਾਹਕਾਂ ਜਿਨ੍ਹਾਂ ਨੇ ਸਾਡੇ ਬੈਂਕ ਦੀਆਂ ਸ਼ਾਖਵਾਂ ਵਿਖੇ ਲਾਕਰ ਕਿਰਾਏ ਤੇ ਲਏ ਸਨ ਉਹ ਬੈਂਕ ਦੁਆਰਾ ਉਨ੍ਹਾਂ ਦੇ ਆਖਰੀ ਜਾਣੂ ਪਤਿਆ ਤੇ ਲਾਕਰ ਦੀ ਸਚਾਲਨ/ ਸਿਰੰਡਰ/ਰੈੱਟ ਦੇ ਬਕਾਏ ਦੀ ਅਦਾਇਗੀ ਸੰਬੰਧੀ ਭੇਜੇ ਗਏ ਨੋਟਿਸ ਦਾ ਜਵਾਬ ਨਹੀਂ ਦੇ ਰਹੇ। ਸੋ ਕਿਰਾਏ ਦੁਆਰਾ ਮੈਨਜੂਰ ਲਾਕਰ ਦੀਆਂ ਸ਼ਰਤਾਂ ਦੇ ਕਲਾਜ 11 ਅਤੇ ਕਲਾਜ 25 ਤਹਿਤ ਬੈਂਕ ਸਰੱਖਿਆ ਕਾਰਨਾਂ ਕਰਕੇ ਲਾਕਰ ਵਿੱਚ ਰੱਖੀ ਸਮੱਗਰੀ ਦੀ ਜਾਂਚ ਲਈ ਲਾਕਰ ਨੂੰ ਤੋੜ ਕੇ ਸਮੱਗਰੀ ਦਾ ਕਬਜਾ ਲੈ ਸਕਦਾ ਹੈ ਅਤੇ ਬਕਾਏ, ਚਾਰਜ ਅਤੇ ਖਰਚੇ ਦੀ

ਵਸੂਲੀ ਲਈ ਲਾਕਰ ਦੀ ਸਮੱਗਰੀ ਦੇ ਕੁਝ ਜਾ ਸਾਰੇ ਭਾਗ ਨੂੰ ਪਬਲਿਕ ਜਾਂ ਪਾਈਵੇਟ ਵਿਕਰੀ ਰਾਹੀਂ ਵੇਚ ਸਕਦਾ ਹੈ ਜੋ ਕਿ ਕਿਰਾਏ ਦੇ ਜੇਖਮ ਅਤੇ ਜ਼ਿੰਮੇਵਾਰੀ ਅਤੇ ਖਰਚੇ ਉੱਤੇ ਕੀਤੀ ਜਾਵੇਗੀ।ਅਜਿਹਾ ਨੌਟਿਸ ਦੇਣਾ ਬੈਂਕ ਲਈ ਜਰਗੇ ਨਹੀਂ ਹੈ ਫਿਰ ਵੀ ਗਾਹਕਾਂ/ਕਿਰਾਏ ਦੇ ਹਿੱਤ ਲਈ ਇਹ ਜਨਤਕ ਨੋਟਿਸ ਜਾਰੀ ਕੀਤਾ ਜਾਂਦਾ ਹੈ।

1	ਬ੍ਰਿਜ ਮੋਹਨ ਮੋਦੀ	11	ਪਹਿਲੀ ਕਲਾਸ ਮੈਜਸੀਟ੍ਰੇਟ ਵਰੈਡਜ ਸੰ ਮੋਗਾ ਲੋਨੀ ਮੋਗਾ ਪੰਜਾਬ
2	ਜਸਦੇਵ ਸਿੰਘ ਐਡਵੋਕੋਟ	99	ਸੀ/ਓ ਜਸਦਵੇਂ ਸਿੰਘ ਐਂਡਵੋਕੇਟ, ਮੋਂ ਪੰਜਾਬ
	frueer	: 9780020	328

ਮਿਡੀ 07.02.2022 ਅਧਿਕਾਰਿਤ ਅਫਸਰ

ਰਜਿ. ਦਫ਼ਤਰ: ਹਾਜ਼ੀ ਰਤਨ ਲਿੰਕ ਰੋਡ, ਪੋਸਟ ਬਾਕਸ ਨੰ. 71, ਬਠਿੰਡਾ 151001 BCL Industries Limited 5003638, ਵੈਬਸਾਈਟ : www.bcl.ind.in हेत : 0164-2240163, 2240443, 2211628, हैवम 0164-ਈਮੇਲ : bcl@mittalgroup.co.in

ਸੀਆਈਐਨ : L24231PB1976PLC003624 ਕੰਪਨੀ ਦੇ ਇਕਇਟੀ ਸੇਅਰ ਧਾਰਕਾਂ ਦੇ ਧਿਆਨ ਹਿੱਤ ਲਈ)

ਵਿਸ਼ਾ: ਕੰਪਨੀ ਦੇ ਇਕੁਇਟੀ ਸੇਅਰਾਂ ਅਤੇ ਭੂਗਤਾਨ ਨਾ ਕੀਤੇ ਲਾਭਐਸ ਦਾ ਨਿਵੇਸ਼ਕ ਸਿਖਿਆ ਅਤੇ ਸੁਰਖਿਆ ਫੈਡ (ਆਈਈਪੀਐਫ) ਵਿਖੇ ਤਬਾਦਲਾ

ਇਹ ਨੋਟਿਸ ਦਿਤਾ ਜਾਂਦਾ ਹੈ ਕਿ ਕੰਪਨੀਜ ਐਕਟ 2013 ਦੀ 1ਵਾਂ ਹਰ 3ਰ*ਦਰ ਪੰਜਾਬ ਤਜਵੀਜਾਂ ਤਹਿਤ ਜਿਸ ਨੂੰ ਨਿਵੇਸ਼ਕ ਸਿਸਿਆ ਅਤੇ ਸੁਰੱਖਿਆ ਛੱਡ ਅਬਾਰਟੀ (ਆਈਏਪੀਐਫ) (ਅਕਾਊਟਿਗ, ਆਡਿਟ, ਟ੍ਰਾਂਸ਼ਫਰ ਅਤੇ ਰਿਫੇਡ) ਨਿਯਮ 2016 ਦੇ ਨਾਲ ਪੜਿਆ ਸਾਵੇ ਤਾਹੀਂ ਕੰਪਨੀ ਦੇ ਉਨ੍ਹਾਂ ਸੰਅਰਧਾਰਕਾਂ ਦੇ ਸਬੰਧ ਵਿੱਚ ਜਿਜ੍ਹਾਂ ਨੇ ਸਾਣ 2014–15 ਲਈ ਅੰਤਰਿਮ ਲਾਭਅੰਸ ਦਾ ਦਾਅਵਾ ਨਹੀਂ ਕੀਤਾ ਹੈ ਅਤੇ ਲਾਭਾਸ਼ ਦੀ ਰਕਮ ਦਾ ਪਿਛਲੇ 7 ਸਾਲਾਂ ਤੋਂ ਦਾਅਵਾ ਪੇਸ਼ ਨਹੀਂ ਕੀਤਾ ਗਿਆ ਅਜਿਹੀ ਰਕਮ "ਆਈਈਪੀਐਫ ਅਬਾਰਟੀ' ਵਿਖੇ ਤਬਦੀਲ ਕੀਤੇ ਜਾਣ ਦੀ ਲੋੜ ਹੈ, ਅਤੇ ਸ਼ੇਅਰ ਭਾਵੇਂ ਭੀਮੈਂਟ ਜਾਂ ਭੋਤਿਕ

ਜਿਨਾਂ 'ਤੇ ਲਾਭਾਂਸ਼ ਦਾ ਭੂਗਤਾਨ/ਦਾਅਵਾ ਪਿਛਲੇ 7 ਸਾਲਾਂ ਜਾਂ ਇਸ ਤੋਂ ਵਧ ਸਮੇਂ ਤੋਂ ਨਹੀਂ ਕੀਤਾ ਗਿਆ ਉਹ ਵੀ ਆਈਈਪੀਐਫ ਵਿਖੇ ਤਬਦੀਲ ਕੀਤੇ ਜਾਣੇ ਹਨ। ਸਬੰਧਤ ਸੇਅਰਧਾਰਕਾਂ ਨੂੰ ਉਨਾਂ ਦੋ ਰਜਿਸਟਰਡ ਪਤੇ 'ਤੇ ਵਿਅਕਤੀਗਤ ਸੰਚਾਰ ਭੇਜਿਆ ਜਾ ਰਿਹਾ ਹੈ, ਜਿਨ੍ਹਾਂ ਦੇ ਸੇਅਰ ਦਸੇ ਨਿਯਮਾਂ ਤਹਿਤ ਉਚਿਤ ਕਾਰਵਾਈਆਂ ਕਰਨ ਲਈ, ਆਈਈਪੀਐਫ ਅਬਾਰਟੀ ਵਿਖੇ ਤਬਦੀਲ ਕੀਤੇ ਜਾਣ ਦੇ ਯੋਗ ਹਨ। ਕੰਪਨੀ ਨੇ ਉਨਾਂ ਸੈਬਧਤ ਸ਼ੇਅਰਧਾਰਕਾਂ ਦਾ ਪੂਰਾ ਵੇਰਵਾ ਆਪਣੀ ਵੈਬਸਾਈਟ www.bcl.ind.in 'ਤੇ ਅਪਲੋਡ ਕੀਤਾ ਹੈ,

ਜਿਨਾਂ ਦੇ ਪਿਛਲੇ 7 ਸਾਲਾਂ ਤੋਂ ਲਾਭਾਂਸ਼ ਲਾਵਾਕਸ ਬਿਨਾ ਦਾਅਵੇਂ ਤੋਂ ਹਨ ਅਤੇ ਜਿਨਾਂ ਦੇ ਸ਼ੇਅਰ ਆਈਦੀਪੀਐਫ ਭੀਮੈਂਟ ਖਾਤੇ ਵਿਖੇ ਤਬਦੀਲ ਹੋਣੇ ਹਨ। ਉਨਾਂ ਡੇਅਰਧਾਰਕਾਂ ਦੇ ਸੰਬੰਧ ਵਿਚ ਜਿਨਾਂ ਕੋਲ ਸ਼ੇਅਰ ਭੌਤਿਕ ਰੂਪ ਵਿਚ ਹਨ, ਉਨਾਂ ਦੇ ਡੇਅਰ ਆਈਦੀਪੀਐਫ ਭੀਮੈਂਟ ਖਾਤੇ ਤਬਦੀਲ ਹੋਣ ਉਪਰੰਤ ਅਸਲ ਸ਼ੇਅਰ ਸਰੀਟਵਿਕੇਟ ਜੋ ਉਨਾਂ ਦੇ ਨਾਮ ਰਜਿਸਟਰਡ ਹਨ ਆਪਣੇ ਆਪ ਹੀ ਰੇਂਦ ਹੋ ਜਾਣਗੇ ਅਤੇ ਇਸ ਨੂੰ ਨਾਨ-ਨਿਗੋਸ਼ਿਏਬਲ ਸਮਝਿਆ ਜਾਵੇਗਾ। ਜਿੰਨਾਂ ਸ਼ੇਅਰਧਾਰਕਾਂ ਦੇ ਸ਼ੇਅਰ ਡੀਮੈਂਟ ਰੂਪ ਵਿਚ ਹਨ ਦੇ ਸੰਬਧ ਵਿਚ ਕੰਪਨੀ ਉਨ੍ਹਾਂ ਦੇ ਸਬੰਧਤ ਡਿਪੋਜਟਰੀ ਨੂੰ ਕਾਰਪੋਰੇਟ ਕਾਰਵਾਈ ਤਹਿਤ ਉਨ੍ਹਾਂ ਦੇ ਖਾੜੇ ਵਿਖੇ ਮੌਜੂਦ

ਵਿੱਚ ਹਨ ਦੇ ਸੰਬੰਧ ਵਿੱਚ ਕੈਪੰਨਾ ਦੇ ਸੰਬੰਧ ਛਾਰਬਣਗੇ ਨੂੰ ਕਾਰਪੋਰਟ ਕਾਰਵਾਈ ਗੋਰਡ ਦੂਨਾਂ ਦੇ ਕਾਰ ਵਿੱਚ ਸੰਸੰਯਾਂ ਨੂੰ ਸਮਝੰ ਆਈਈਪੀਐਫ ਡੀਮੈਂਟ ਖਾਤੇ ਵਿਖੇ ਤਬਦੀਲੀ ਲਈ ਜਾਣਕਾਰੀ ਦੇਵੇਗੀ ਸੇਅਰਾਂ ਨੂੰ ਸਮਝੰ ਆਈਈਪੀਐਫ ਡੀਮੈਂਟ ਖਾਤੇ ਵਿਖੇ ਤਬਦੀਲੀ ਲਈ ਜਾਣਕਾਰੀ ਦੇਵੇਗੀ ਸੇਅਰਧਾਰਕ ਵਿਤੀ ਸਾਲ 2014–15 ਦੇ ਬਰੀਰ ਦਾਅਵੇ ਵਾਲੇ ਅੰਤਰਿਮ ਲਾਵਾਂਬ ਦੇ ਦਾਅਵੇਂ ਲਈ ਕੰਪਨੀ/ਕੰਪਨੀ ਦੇ ਰਜਿਸਟਰਾਰ ਅਤੇ ਟਰਾਂਸਫਰ ਏਜੰਟ ਨੂੰ 09 ਮਾਰਚ, 2022 ਤੋਂ ਪਹਿਲਾਂ ਲਿਖ ਸਕਦੇ ਹਨ। ਜੇਕਰ ਦਸੇ ਸਮੇਂ ਦਰਮਿਆਨ ਲਾਭਾਂਸ਼ ਦਾ ਦਾਅਵਾ ਨਹੀਂ ਆਉਂਦਾ ਤਾਂ ਕੈਪਨੀ ਸੰਬਧਤ ਸ਼ੇਅਰਧਾਰਕ ਦੇ ਭੂਗਤਾਨ ਨਹੀਂ ਕੀਤੇ,'ਗੈਰ ਦਾਅਵੇਂ ਵਾਲੇ ਲਾਭਾਂਸ਼ ਅਤੇ ਸ਼ੇਅਰ ਦੀ ਤਬਦੀਲੀ ਕਿਨਾਂ ਕਿਸੇ ਹੋਰ ਜੋਏ ਆਈਏਈਪੀਐਫ ਅਬਾਰਟੀ ਵਿੱਖ ਤਬਦੀਲੀ ਦੀ ਕਾਰਵਾਈ ਕਰੋਗੀ ਕਿਰਪਾ ਕਰਕੇ ਨੇ ਟਰ ਕੀ ਕਿ ਗੈਰ ਦਾਅਵੇਂ ਲੋਟਿਸ ਦੀ ਰਹਮ ਅਤੇ ਇਰੂਵਿਟੀ ਸ਼ੋਅਰਾਂ ਸੰਬੰਧੀ ਜੋ ਦੁਸ਼ੇ ਨਿਸਮਾਂ ਤਹਿਤ

ਆਈਈਪੀਐਫ ਅਥਾਰਟੀ ਵਿਖੇ ਤਬਦੀਲ ਕੀਤੇ ਜਾ ਚੁੱਕੇ ਹਨ ਸਬੰਧੀ ਕੰਪਨੀ 'ਤੇ ਕੋਈ ਦਾਅਵਾ ਨਹੀਂ ਬਣਦਾ। ਸ਼ੇਅਰਧਾਰਕ ਨੋਟ ਕਰਨ ਕਿ ਆਈਈਪੀਐਫ ਡੀਮੈਟ ਖਾਤੇ ਵਿਖੇ ਤਬਦੀਲ ਹੋ ਚੁੱਕੇ ਦੋਵੇਂ ਗੈਰ ਦਾਅਵੇ ਵਾਲੇ ਲਾਭਾਸ਼ ਅਤੇ ਸ਼ੇਅਰ ਸਮੇਤ ਅਜਿਹੇ ਸ਼ੇਅਰਾਂ 'ਤੇ ਸਾਰੇ ਲਾਭ ਸਬੰਧਤ ਸ਼ੇਅਰਧਾਰਕ ਵਲੋਂ ਵੈਬਸਾਈਟ www.iepf.gov.in 'ਤੇ ਊਪਲਬੱਧ ਵੈਬ ਫਾਰਮ ਆਈਈਪੀਐਫ–5 ਰਾਹੀਂ ਬੇਨਤੀ ਕਰਕੇ ਦਾਅਵਾ ਪੇਸ਼ ਕਰ ਸਕਦੇ ਹਨ।

ਵੇਚਰਾ ਆਵਰਿਪਾਲਵੇ 'ਤੇ ਰਾਹਾ ਕਰਤੇ। ਪਰਦ ਵਾਹਾਵਾਂ ਘੜ ਹਰ ਅੰਦਰ ਦੋਹਾਂ ਜੇਕਰ ਇਸ ਵਿਸੇ ਸ਼ੋਬੰਧੀ ਡੇਮਰਧਾਰਕ ਨੂੰ ਕਿਸੇ ਜਾਣਕਾਰੀ ਜਾਂ ਸਹਾਇਤਾ ਦੀ ਲੋਡ ਹੈ ਤਾ ਉਹ ਕੰਪਨੀ ਦੇ ਰਜਿਸਟਰਾਰ ਅਤੇ ਟਰਾਂਸਫਰ ਏਜੰਟ, ਲਿਕ ਇਨਟਾਈਮ ਇੰਡੀਆ ਪ੍ਰਾਇਵੰਟ ਲਿਖ, ਭੂਨਿਟ : ਬੀਸੀਐਲ ਇੰਡਸਟਰੀਜ ਲਿਖ, ਨਾਬਲ ਹਾਈਟਸ, ਪ੍ਰਹਿਨੀ ਮੀਜਲ, ਮੁਲਾਟ ਐਨਐਚ ਟੂ.ਸੀ–1, ਬਲਾਡ ਅਲੁਐਸਰੀ, ਨੰਡ ਜਾਂਚਰਤੀ ਮਾਰਬਰੀਟ ਜਨਕਪਤੀ, ਨਵੀਂ ਦਿੱਲੀ– 110058 ਫੋਨ: +91 11 4141 0592, 93, 94 ਫੈਂਕਸ: +91 11 4141 0591. ਈਮੇਲ: delhi@linkintime.co.in ਨੂੰ

> ਲਈ ਬੀਸੀਐਲ ਇਡਸਟਰੀਜ਼ ਲਿਮਿਟਡ (ਰਜਿੰਦਰ ਮਿੱਤਲ

ਮੈਨੇਜਿੰਗ ਡਾਇਰੈਕਟਰ

ਡੀਆਈਐਨ: 00033082

ਦੇ ਪ੍ਰਸ਼ਾਸ਼ਨ ਦੀ ਮਿੜੀ ਤੋਂ 30 ਦਿਨਾਂ ਦੇ ਅੱਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਦੋਸੀ ਜਾਇਦਾਦ ਦੇ ਦਰਜਾਏ ਹਿੱਸੇ ਦਾ ਲਾਗਪਾਤਰੀ ਦੇ ਪਿ ਵਿੱਚ ਇਸ ਮੁਤਾਇਕ ਇੰਤਕਾਲ ਦਾ ਇਦਵਾਜ ਕਰ ਇੱਤਾ ਜਾਵੇਗਾ ਅਤੇ ਇਸ ਉਪੰਤਰ ਕਿਸੇ ਪਲਾਬ ਦਾ ਕੋਈ ਦਾਅਵਾ ਮੈਨਿਆ ਨਹੀਂ ਜਾਵੇਗਾ। ਲੈ ਹਰਬੀਤ ਰਿੰਘ ਜ੍ਹਿ, ਪੈਰੋਐਸ, ਅਰੈਨਟੈਂਟ ਅਨੰਟ ਆਬਿਰ ਪੁ.ਟੀ., ਚੰਡੀਗੜ੍ਹ (ਅਨੰਟ ਅਸ਼ਸਰ ਦੀਆਂ ਸ਼ਲਤੀਆਂ ਦੀ ਵਰਤੋਂ

CHOSE HYPEDISK DY



ਸੈਕਟਰ-16-ਏ, ਚੰਡੀਗੜ੍ਹ (ਆਰਪੀ 2418) ਦੇ 100 ਫੀਸਦੀ

ਹਿੱਸੇ ਦੇ ਮਾਲਕਾਨਾ /ਲੀਜ ਹਲਡ ਹੱਕਾਂ ਦੀ ਤਬਦੀਲੀ ਸਵ. ਰਾਮ ਕਮਾਰ ਦੀ ਬਿਨ੍ਹਾਂ ਵਸੀਅਤ ਮੌਤ ਦੇ ਆਧਾਰ ਤੇ ਤਬਦੀਲ ਕਰਨ

ਆਮ ਜਨ ਸਧਾਰਨ ਤੇ ਸਾਰੇ ਸੰਬਧੀਆਂ ਨੂੰ ਸੂਚਿਤ ਕੀਤਾ ਜਾਂਦ ਹੈ ਕਿ ਇਸ ਦਵਤਰ ਦੇ ਰਿਕਾਰਡ ਮੁਤਾਬਿਕ ਸ਼੍ਰੀ ਰਾਮ ਕੁਮਾਰ ਰਿਹਾਇਸ਼ੀ ਸਾਈਟ/ਪਲਾਟ/ਜਾਇਦਾਦ ਨੇਸ਼ਰ 232, ਸੈਕਟਰ-16-ਏ, ਚੰਡੀਗੜ੍ਹ ਦੇ 100 ਫੀਸਦੀ ਹਿੱਸੇ ਦੇ ਮਾਲਕ/ਲੀਜੀ ਹਨ। ਮਿਨਾਲ ਕੁਮਾਰ ਅਤੇ ਹੋਰਾਂ ਨੇ ਦੱਸਿਆ ਹੈ ਕਿ ਸੀ ਰਾਮ ਕੁਮਾਰ ਦੀ ਮੌਤ ਮਿਤੀ 30.05 2021 ਨੂੰ ਹੋ ਚੁੱਕੀ ਹੈ ਅਤੇ ਇਹ ਵੀ ਦੱਸਿਆ ਹੈ ਕਿ ਸਵਾ, ਮਾਲਕ/ਲੀਜੀ ਦੇ ਹੇਠ ਮਤਾਬਿਕ ਕਾਨੇਨੀ ਵਾਰਸ ਹਨ:-1. ਸ਼ੀਮਤੀ ਮਿਲਾਨ ਕੁਮਾਰ - ਪਤਨੀ

2. ਸ੍ਰੀ ਸੁਮੀਤ ਕੁਮਾਰ – ਪੁੱਤਰ

ਹੁਣ, ਮਿਨਾਲ ਕੁਮਾਰ ਅਤੇ ਹੋਰਾਂ ਨੇ ਸਵਾ. ਸੀ ਰਾਮ ਕੁਮਾਰ ਦੀ ਲਕੀਅਤ ਗਿਸ਼ਾਇਸ਼ੀ ਸਾਈਟ/ਪਲਾਟ/ਜਾਇਦਾਦ ਨੈਸਰ 2.32. ਸੈਕਟਰ-16-ਏ, ਚੰਡੀਗੜ੍ਹ ਦੇ 100 ਵੀਸਦੀ ਹਿੱਸੇ ਦੇ ਮਾਲਕਨਾ ਲੀਜ ਹੱਕ ਸਿਨ੍ਹਾਂ ਵਸੀਅਤ ਮੌਤ ਦੇ ਆਧਾਰ ਤੇ ਆਪਣੇ ਪੱਖ ਵਿੱਚ ਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ

ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ, ਚੰਡੀਰਬ੍ਰਾ ਨੂੰ ਵੇਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਸ਼ੋਕਤ ਜਾਇਦਾਦ ਦੇ ਦਰਸਾਏ ਹਿੱਸੇ ਦਾ ਇੰਤਕਾਲ ਉਪਸ਼ੋਕਤ ਸ਼ਿਨੈਕਾਰਾਂ ਦੇ ਪੱਖ ਵਿੱਚ ਕੀਤੇ

ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖਤੀ ਰੌਰ ਤੇ (ਮੈਜੀਸਟ੍ਰੇਟ/ਨੋਟਰੀ ਤੋਂ ਤਸਦੀਕ ਹਲਫਨਾਮੇ ਦੇ ਨਾਲ ਨਰਸਤਾਅੜੀ ਦੇ ਦਵਤਰ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ ਅਜਿਹਾ ਨਾ ਹੋਣ 'ਤੇ ਦੱਸੀ ਜਣਿਦਾਦ ਦੇ ਦਰਸਏ ਹਿੱਸੇ ਦਾ ਲਾਭਪਾਤਰੀ ਦੇ ਪੱਖ ਵਿੱਚ ਇਸ ਮੁਤਾਸ਼ਿਕ ਇਤਕਾਲ ਦਾ ਇਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪੰਤਰ ਕਿਸੇ ਪ੍ਰਕਾਰ ਦਾ ਕੋਈ ਦਾਅਵਾ ਮੈਨਿਆ ਨਹੀਂ ਜਾਵੇਗਾ। ਸ਼੍ਰੀ ਹਰਜੀਤ ਸਿੰਘ ਸੰਧੂ, ਪੀਸੀਐੱਸ, ਅਸਿਸਟੈਂਟ ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ (ਅਸਟੇਟ ਅਫਸਰ ਦੀਆਂ

ਸ਼ਕਤੀਆਂ ਦੀ ਵਰਤੋਂ ਕਰਦੇ ਹੋਏ)

ਸਿੰਘ ਵਾਸੀ ਪਿੰਡ ਘਮਾਣਾ, ਤਹਿਸੀਲ

🖛 ਮੈਂ, ਸ਼ਿਖਾ ਉਰਫ ਸਿੰਘ ਸ਼ਿਖਾ ਪਤਨੀ ਇਸ ਨਾਲ ਲੈਣ ਦੇਣ ਕਰਨ ਵਾਲਾ ਖੁਦ ਬਲਜੀਤ ਸਿੰਘ ਵਾਸੀ ਪਿੰਡ ਲਾਲੀਵਾਲ ਜਿੰਮੇਵਾਰ ਹੋਵੇਗਾ 🖛 ਮੈੱ, ਹਰਭਜਨ ਸਿੰਘ ਪੱਤਰ ਹਰਨੇਕ ਡਾਕਖਾਨਾ ਆਲਮਪਰ ਵਾਇਆ ਮਿਆਨੀ

ਨਾਮਾ ਵਾਲੀ ਮੈਂ ਇਕੋ ਔਰਤ ਹਾਂ ਰਾਜਪੁਰਾ ਜਿਲਾ ਪਟਿਆਲਾ ਆਪਣੇ ਲੜਕੇ ਲਵਪੀਤ ਸਿੰਘ (ਜੋ ਕਿ ਨਸ਼ੇ ਇਸ਼ਤਿਹਾਰਾਂ ਸਬੰਧੀ ਜ਼ਰਹੀ ਬੇਨਤੀ ਕਰਨ ਦਾ ਆਦਿ ਹੈ) ਨੂੰ ਮੇਰੇ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ

ਤਹਿ ਦਸੂਹਾ (ਹੁਸ਼ਿਆਰਪੁਰ) ਇਹ ਦੋਵੇ

'ਚ ਛਪੇ ਇਸ਼ਤਿਹਾਰਾਂ (ਡਿਸਪਲੇ/ ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਕਲਾਮੀਵਾਈਡ) ਦੇ ਤੱਥਾਂ ਲਈ ਹਾਂ। ਇਸ ਨਾਲ ਲੈਣ ਦੇਣ ਕਰਨ ਵਾਲਾ ਜ਼ਿੰਮੇਵਾਰੀ ਨਹੀਂ ਲੈਂਦੀ। ਸਾਡਾ ਅਖ਼ਬਾਰ ਇਨ੍ਹਾਂ ਨੂੰ ਤਸਦੀਕ ਨਹੀਂ ਕਰਦਾ।ਪਾਠਕਾਂ ਖ਼ਦ ਜਿੰਮੇਵਾਰ ਹੋਵੇਗਾ। ਮੇਰਾ ਜਾਂ ਮੇਰੇ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਪਰਿਵਾਰ ਦਾ ਇਸ ਨਾਲ ਕੋਈ ਤਾਲਕ ਇਸ਼ਤਿਹਾਰਾਂ 'ਤੇ ਕਾਰਵਾਈ ਤੋਂ ਪਹਿਲਾਂ ਤੱਥਾਂ ਦੀ ਪਸ਼ਟੀ ਕਰ ਲੈਣ।

ਐਸਈਐਲ ਮੈਨੂ ਫੋਕਚਰਿਗ ਕੰਪਨੀ ਲਿਮਟਿਡ (ਸੇਵਾਈਐਨ: L51909P82000PL C023679) ਕੀ: ਦਰਕ : 274, ਵੇਬਚੀ ਤੁਕ: ਜੇਟੀ ਹੋਏ, ਗੁੰਦਰਾਟ -141014 ਫੋਨ: +#1-161-7111117, ਫੋਕਾ: -#1-161-7111118, ਫੋਕਾਈਟ : www.selindis.in

ਸਿਕਿਊਰਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਲਿਸਟਿੰਗ ਓਬਲੀਕੇਸ਼ਨਜ਼ ਐਂਡ ਡਿਸਕਲੌਜਰ ਰਿਕੁਆਰਮੈਂਟ) ਰੈਗਲੇਸ਼ਨ 2015 ਦੀਆਂ ਤਜਵੀਜ਼ਾਂ ਤਹਿਤ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਕੈਪਨੀ ਦੇ ਬੋਰਡ ਆਫ ਡਾਇਰੈਕਟਰਾਂ ਦੀ ਮੀਟਿੰਗ ਸੋਮਵਾਰ, ਮਿਤੀ 14 ਫਰਵਰੀ 2022 ਨੂੰ ਕੰਪਨੀ ਦੇ ਰਜਿਸ਼ਟਰਡ ਦਫ਼ਤਰ ਲੁਧਿਆਣਾ ਵਿਖੇ ਹੋਰ ਕਾਰਜਾਂ ਤੋਂ ਇਲਾਵਾ ਮਿਤੀ 31 ਦਸੰਬਰ 2021 ਨੂੰ ਖਤਮ ਹੋਈ ਤਿਮਾਹੀ ਅਤੇ ਛਿਮਾਹੀ ਦੇ ਅਣਪੜਤਾਲੇ ਵਿੱਤੀ ਨਤੀਜਿਆਂ ਨੂੰ ਜਾਂਚਣ ਅਤੇ ਮੰਨਜ਼ੂਰ ਕਰਨ ਲਈ ਹੋਵੇਗੀ। ਅਤ librid ਦੇ ਅੰਦਪੇਸ਼ਤਾਨ ਦਿਤ। ਨਤੀਜ਼ਾਜਾ ਨੂੰ ਜਾਚਣ ਅਤੇ ਮਹਜ਼ੂਰ ਕਰਨ ਨਵੀ ਹਦਗੀ। ਇਹ ਜਾਣਕਾਰੀ ਕੰਪਨੀ ਦੀ ਵੇਸ਼ਸਾਈਣ ਜੋ ਕਿ www.selindain ਅਤੇ ਸਟਾਕ ਅਕਦੇਜ ਦੀ ਵੇਬਸਾਇਟ ਜਿੱਥੇ ਕੰਪਨੀ ਦੇ ਭੇਅਰ ਸੂਚੀਬੱਧ ਹਨ ਜੋ ਕਿ ਬੀਐਸਈ ਇਸ. (www.bseindia.com) ਅਤੇ ਨੈਸ਼ਨਲ ਸਟਾਕ ਅਕਦੇਜ਼-ਆਫ਼ ਇਭੀਆ ਇਸ. (www.nseindia.com) 'ਤੇ ਵੀ ਉਪਲੁੱਬਧ ਹੈ। ਲਈ ਸੀਲ ਮੈਨੂਫੈਕਚਰਿੰਗ

ਮਿਤੀ: 05.02.2022 ਸਥਾਨ: ਲੁਧਿਆਣਾ

ਵਾਸਤਾ ਨਹੀਂ ਹੈ।

(ਨਵੀਨ ਅਰੋੜਾ) ਹੋਲ ਟਾਈਮ ਡਾਇਰੈਕਟਰ

ਈ-ਨਿਲਾਮੀ

ਕੰਪਨੀ ਲਿਮਟਿਡ

ਜਾਇਦਾਦ ਦੀ ਵਿਕਰੀ ਲਈ ਈ-ਨਿਲਾਮੀ ਜਨਤਕ ਨੋਟਿਸ

ਸਟੇਟ ਬੈਂਕ ਆਫ ਇੰਡੀਆ

ਰਾਂਚ: ਮੁੰਡੀ ਖਰੜ, ਈ-ਮੇਲ: sbi.51388@sbi.co.in ਵਿਕਰੀ ਨੋਟਿਸ

ਈਐਮਡੀ ਅਤੇ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਤੇ ਸਮਾਂ 14.03 2022 ਸ਼ਾਮ 4:00 ਵਜੇ ਤੱਕ ਰਾਹੀ ਆਨਲਾਈਨ /ਐਨਈਐਫਟੀ/ਆਰਟੀਜੀਐਸ ਕਿਓਫਟਾਈਜੇਸ਼ਨ ਅਤੇ ਰੀਕੇਸਟਰੇਕਸ਼ਨ ਆਫ਼ ਵਾਈਨੈਨਸ਼ੀਅਲ ਅਸੈਟ ਅਤੇ ਇਨਵਰੋਸਮੈਟ ਆਫ਼ ਸਿਕਓਫਟੀ ਇਟਰਸਟਐਕਟ 2002 ਜਿਸ ਨੂੰ ਸਕਿਉਫਟੀ ਇਟਰਸਟ(ਇਨਫੋਰਸਮੈਟ)

ਕੁਲਜ਼ , 2002 ਦੇ ਕੁਲ 6(2) ਦੀਆਂ ਤਜਵੀਜ਼ਾਂ ਨਾਲ ਪੜ੍ਹਿਆ ਜਾਵੇ ਤਹਿਤ ਚੱਲ/ਅਚੱਲ ਜਾਇਦਾਦ ਦੀ ਵਿਕਰੀ ਲਈ ਈ-ਨਿਲਮੀ ਵਿਕਰੀ ਨੋਟਿਸ। . ਸਕਓਰਟਾਈਜੇਸ਼ਨ ਅਤੇ ਗੋਕੇਸਟਰੇਕਸ਼ਨ ਆਫ਼ ਵਾਈਨੇਨਸ਼ੀਅਲ ਅਸੈਟ ਅਤੇ ਇਨਫਰੋਸਮੈਟਆਫ਼ ਸਿਕਓਰਟੀ ਇਟਰਸਟ ਐਕਟ 2002 ਤਹਿਤ ਬੈਂਕ ਕੋਲ ਗਿਰਵੀ ਚੱਲ ਜਾਇਦਾਦ ਦੀ ਵਿਕਰੀ। ਜਿਵੇਂ ਕਿ, ਸਟੇਟ ਬੈਂਕ ਆਫ ਇਡੀਆ ਦੇ ਅਧਿਕਾਰਿਤ ਅਫਸਰ ਨੇ ਸੈਕਸ਼ਨ 13 (2) ਤਹਿਤ ਜਾਰੀ ਨੋਟਿਸ ਮੁਤਾਬਿਕ ਹੇਠ ਦਰਸਾਈ ਚੱਲ ਜਾਇਦਾਦ ਦਾ ਸਕਿਉਰਟੀ ਇਟਰਸਟ (ਇਨਫੋਰਨਮੈੱਟ) ਕੁਲਜ਼, 2002 ਦੇ ਖਾਤੇ ਵਿਖੇ ਦਰਸਾਈ ਮਿਤੀ ਨੂੰ ਹੇਠ ਦਰਸਾਏ ਲੋਨ ਖਾਤੇ ਵਿਖੇ ਬੈਂਕ ਵੱਲ ਬਕਾਇਆ ਰਕਮ ਦੀ ਵਸੂਲੀ ਲਈ "ਜਿਵੇਂ ਹੈ ਜਿੱਥੇ ਹੈ ਅਤੇ ਜਿਵੇਂ ਹੈ ਜੋ ਹੈ" ਦੇ ਆਧਾਰ ਤੇ ਕੰਬਜਾ ਲੈ ਲਿਆ ਸੀ ਜਿਸ ਦਾ ਵੇਰਵਾ ਹੇਠ ਦਰਸਾਇਆ ਗਿਆ ਹੈ ਅਤੇ ਬਕਾਏ ਦੀ ਅਦਾਇਗੀ ਵਿਖੇ ਅਸਫਲ ਰਹਿਣ ਤੇ ਨਿਮਨ ਹਸਤਾਖਰੀ ਨੇ ਦੱਸੇ ਐਕਟ ਦੀ ਧਾਰਾ 13 (12) ਤਹਿਤ ਮਿਲੀ ਤਾਕਤਾਂ ਦੀ ਵਰਤੋਂ ਕਰਦਿਆਂ ਬੈਂਕ ਵੱਲ ਬਕਾਏ ਦੀ ਵਸੂਲੀ ਲਈ ਦੱਸੀ ਜਾਇਦਾਦ ਦੀ ਵਿਕਰੀ ਲਈ ਤਜਵੀਜ ਕੀਤੀ ਹੈ। ਨਿਮਨ ਰਸਤਾਖਤੀ ਦੁਆਰਾ ਵਿਕਰੀ ਈ-ਨਿਲਾਮੀ ਪਲੇਟਵਾਰਮ ਰਾਹੀਂ ਦੱਸ ਵੇੱਬ ਪੋਰਟਲ ਤੇ ਕੀਤੀ ਜਾਵੇਗੀ (https://www.bankeauction.com)

		ਮੁਤਾਬਿਕ ਬਕਾਇਆ ਰਕਮ	ਈਐਮਡੀ ਬੋਲੀ ਵਾਧਾ ਰਕਮ	ਨਿਗੋਖਣ ਦੀ ਮਿਤੀ/ਸਮਾਂ	ਮਿਤੀ/ਸਮਾਂ
ਸ਼੍ਰੀ ਗੂਰਪ੍ਰੀਤ ਸਿੰਘ ਪੁੱਤਰ	ਮਾਰੂਤੀ ਸਥੀਵਟ ਵਿਜਾਇਰ, ਬੀਐਲਰਆਈ ਚਿੱਟੀ,	Rs. 5,88,737/-	Rs. 1,37,600/-		16.03.2022
ਸ਼੍ਰੀ ਪਿਆਰਾ ਸਿਘ, ਪਿੰਡ ਫਤਹਿਬਾਦ, ਤਰਨ ਤਾਰਨ	HTMR-2018, affar & PB63D0996, f2 WK & K12MN2258982,	ਸਮੇਤ ਇਸ ਉਪਫੇਤ ਵਿਆਸ/ਹੋਰ ਲਾਗਤਾਂ	Rs. 13,760/-	ਸਵੇਰੇ 11:00 ਤੋਂ ਸ਼ਾਮ 03:00	ਸਵੇਰੇ 11:00 ਤੋਂ ਦਪਹਿਰ 12:00
143407	ਚਾਈ ਨੰ: MA3CZFBS.U419263	16/1 H/00 6/016	Rs. 5,000/-	ਵਜੇ ਤੱਕ	ਵਜੇ ਤੱਕ
ਨਿਯਮ ਅਤੇ ਸ਼ਹਤਾਂ : ਈ-ਨਿ	ਲਾਮੀ 'ਜਿਵਾਂ ਹੈ ਜਿੱਥੇ ਹੈ', 'ਜਿਵਾਂ ਹੈ ਜੋ ਹੈ' ਅਤੇ 'ਵੈ	ਕ ਵੱਲ ਕੋਈ ਜ਼ਿੰਮੇਵਾਰੀ ਨ	ਹੀਂ' ਦੇ ਆਧਾਰ 'ਤੇ 'ਆਨ	ਲਾਈਨ' ਕੀਤੀ ਜਾ ਵੇ ਗ	। ਨਿਲਮੀ ਬੈਂਕ ਵੱਲੋਂ
ਮਾਨਤਾ ਪਾਪਤ ਸਰੀਵਸ ਪੋਵਾ	ਈਡਰ ਮੈਸ, ਸੀ। ਇੰਡੀਆ ਪਾਈਵੇਟ ਲਿਮ,, ਬਿਲ	ਡਿੰਗ ਨੇ. 301, ਪਹਿਲੀ ਮੀ	ਜਲ, ਉਦਯੋਗ ਵਿਹਾਰ, ਗੇ	ਸ-2 ਗੜਗਾਓ (ਹਰਿਅ	(ਣਾ)-122015 ਫੋਨ

ਨੰ.0124-4302000/2021/2022/2023/2024, ਵੇਬ www.c.tindia.com, ਹੈਲਪਲਾਈਨ ਈਮੇਲ ਆਈਡੀ: support@bankeauctions.com ਅਤੇ ਪਲਦੀਪ ਸਿੰਘ ਸਿਲਕ ਨੰਬਰ -91–9646796075, ਹੈਲਮਲਾਈਨ ਈਮੇਲ ਆਈਲੀ: support@bankeauctions.com ਦੁਆਰਾ ਕਰਵਾਈ ਜਾਵੇਗੀ।ਈ-ਨਿਲਾਮੀ ਟੈਂਡਰ ਦਸ਼ਜ਼ਾਵੇਜ ਜਿਸ ਵਿੱਚ ਸ਼ਾਮਲ ਆਨਲਾਈਨ ਈ-ਨਿਲਾਮੀ ਬੋਲੀ ਫਾਲਮ, ਘੋਸ਼ਣਾ, ਈ-ਨਿਲਾਮੀ, ਵਿਕਰੀ ਦੀਆਂ ਆਮ ਨਿਯਮ ਅਤੇ ਸ਼ਰਤਾਂ ਵੈਬਸਾਈਟ ਤੇ ਉਪਲੱਬਧ ਹਨ (ਵੈਬਸਾਈਟ ਦਾ ਪਤਾ) । ਚਾਹਵਾਨ ਬੋਲੀਕਾਰ ਆਪਣੀ ਈਐਮਡੀ ਰਾਹੀਂ ਵੇਬ ਪੋਰਟਲ https://www.bankeauction.com (ਯੂਜਰ ਆਈਡੀ ਅਤੇ ਪਾਸਚਰਡ https://www.bankeauction.com ਕੇ ਮੁਫਤ ਵਿੱਚ ਆਪਣਾ ਨਾਮ ਗੰਜਸਟਰਡ ਕਰਵ ਕੇ ਪ੍ਰਾਪਤ ਕੀਤੇ ਜਾ ਸਕਦੇ ਹਨ। ਜਮ੍ਹਾਂ ਕਰਵਾ ਸਕਦੇ ਹਨ। ਈਐਮੜੀ ਐਨਈਐਫਟੀ/ਆਫਟੀਜੀਐਸ ਰਾਹੀਂ ਖਾਤਾ ਨੰ. 37608290 913, ਖਾਤੇ ਦਾ ਨਾਂ ਆਈਐਨਬੀ ਖਾਤਾ ਬਰਾਂਚ ਪਾਰਕਿੰਗ ਖਾਤਾ, ਆਈਐ**ਰਐ**ਸਸੀ ਕੋਫ਼: SBIN0051388, ਵਿਖੇ ਜਮ੍ਹਾਂ ਕਰਵਾਈ ਜਾਵੇ। ਕ੍ਰਿਪਾ ਨੋਟ ਕਰੋ ਕਿ ਬੋਲੀ ਆਨਲਾਈਨ

ਮਿਰੀ 14.03.2022 ਨੂੰ ਸ਼ਾਮ 400 ਵਜੇ ਤੋਂ ਪਹਿਲਾ ਮਿਰਵਾਈਆਂ ਜਾਂਦੀਆਂ ਹਨ ਅਤੇ ਜਾਇਦਾਦ ਸੰਬੰਧੀ ਕਿਸੇ ਵੀ ਜਾਣਕਾਰੀ ਲਈ ਬਰਾਚ ਮੈਨੇਜ਼ਰ ਸਟੇਟ ਬੈਂਕ ਆਵ ਇਡੀਆ ,ਮਿਤੀ ਖਰੜ੍ਹ ਫੋਨ ਨੇ: 0160–5001859, 5001353, ਈ-ਮੇਲ: sbi.51388@sbi.co.in ਤੇ ਕੰਮ ਕਾਜੀ ਦਿਨਾਂ ਵਿੱਚ ਦਵਤਰੀ ਘੰਟੇ ਦਰਮਿਆਨ ਸੰਪਰਕ ਕੀਤਾ ਜਾਵੇ। ਅਧਿਕਾਰਿਤ ਅਫ਼ਸ਼ਤ ਦੀ ਜਾਣਕਾਰੀ ਅਨੁਸਾਰ ਜਾਇਦਾਦ ਵਿੱਚ ਕੋਈ ਫ਼ੁਕਾਵਟ ਨਹੀਂ ਹੈ, ਫਿਰ ਵੀ ਮੰਤਾਵੀ ਬੋਲੀਕਾਰ ਆਪਣੀ ਸੁਤੰਤਰ ਪੜਤਾਲ ਫ਼ੁਕਾਵਟ ਸਬੰਧੀ ਕਰਵਾ ਸਕਦਾ ਹੈ, ਉਹ ਜਾਇਦਾਦ ਦੇ ਟਾਇਟਲ/ਦਾਅਵੇ/ਹੱਕ/ਬਕਾਏ ਜਿਸ ਨਾਲ ਜਾਇਦਾਦ ਨੂੰ ਲਾਕ ਪੈਂਦਾ ਹੈ ਦੀ ਜਾਣਕਾਰੀ ਬੋਲੀ ਜਮਾਂ ਕਰਵਾਉਣ ਤੋਂ ਪਹਿਲਾਂ ਲੈ ਲਵੇ। ਈ-ਨਿਲਾਮੀ ਵਿਗਿਆਪਨ ਕਿਸੇ ਵੀ ਤਰੀਕੇ ਨਾਲ ਬੈਂਕ ਦੀ ਜਿਮੇ ਵਾਰੀ ਦਾ ਐਲਾਨ ਨਹੀਂ ਕਰਦਾ ਅਤੇ ਨਾਂ ਹੀ ਇਸ ਨੂੰ ਇਸ ਤਰ੍ਹਾਂ ਸਮਝਿਆ ਜਾਵੇ। ਜਾਇਦਾਦ ਮੌਜੂਦਾ ਅਤੇ ਭਵਿੱਖੀ ਬਕਾਏ ਸਮੇਤ ਵੇਚੀ ਜਾਵੇਗੀ ਜਿਸ ਦੀ ਜਾਣਕਾਰੀ ਬੈਂਕ ਨੂੰ ਹੈ ਭਾਵੇਂ ਨਹੀਂ ਹੈ।ਅਧਿਕਾਰਤ ਅਫਸਰ ਜਾਂ ਸੁਰਿਖਤ ਲੈਣਦਾਰ ਕਿਸੇ ਵੀ ਤਿਜੀ ਧਿਰ ਦੇ ਦਾਅਵੇ/ਹੱਕ/ਬਕਾਏ ਲਈ ਜ਼ਿਮੇਵਾਰ ਨਹੀਂ ਹੋਣਗੇ। ਵਿਕਰੀ ਸਿਕਓਰਟਾਈਜੇਸ਼ਨ ਅਤੇ ਗੋਂਕਮਟਰੇਕਸ਼ਨ ਆਫ਼ ਵਾਈਨੈਨਸ਼ੀਅਲ ਅਮੈਂਟ ਅਤੇ ਇਨਵੱਲਮੈਂਟ ਆਫ਼ ਸਿਕਓਰਟੀ ਇਟਰਸਟ ਐਕਟ 2002 ਤਹਿਤ ਦਰਸਾਏ ਨਿਯਮ ਅਤੇ ਸ਼ਰਤਾ ਦਾ ਵਿਸ਼ਾ ਹੋਵੇਗੀ। ਈ-ਨਿਲਾਮੀ

ਦੀਆਂ ਹੋਰ ਨਿਯਮ ਅਤੇ ਸ਼ਰਤਾਂ ਹੇਠ ਦਰਸਾਈ ਵੈਬਸਾਈਟ ਤੇ ਪ੍ਰਾਕਸਿਤ ਹਨ: https://www.bankeauction.com। ਇਸ ਨੂੰ ਸਰਵੇਸੀ ਐਕਟ 2002 ਤਹਿਤ 30 ਦਿਨਾਂ ਦਾ ਸੈਟਚਰੀ ਨੋਟਿਸ ਵੀ ਸਮਝਿਆ ਜਾਵੇ।

ਤੀ: 07.02.2022 ਸਥਾਨ: ਮੌਡੀ ਖਰਤ

ਮਿਤੀ: 3-2-2022 ਸਥਾਨ: ਬਠਿੰਡਾ (ਪੰਜਾਬ)

ਅਧਿਕਾਰਿਤ ਅਵਸਰ . ਇਡੀਅਨ ਬੈਂਟ

(2.69)	25.06	(12.62)	(16.83)	
(2.69)	25.06	(12.62)	(16.83)	

ock Exchanges Under Regulation 33 of the SEBI ts are available on the Bombay Stock Exchange

SIL HYDRO POWER AND MANGANESE LIMITED VINOD NARSIMAN Managing Director DIN: 00035746

(CIN: U65990MH1992PLCU65289) **Trustee:** SBI Mutual Fund Trustee Company Pyt. Ltd. (CIN: U65991MH2003P1C138496). Sponsor: State Bank of India Regd Office: 9th Floor, Crescenzo, C - 38 & 39, G Block, Bandra-Kurla Complex, Bandra (E), Mumbai - 400051 Tel: 91-22-61793000 • Fax: 91-22-67425687 • E-mail: partnerforlife@sbimf.com • www.sbimf.com

> Mutual Fund investments are subject to market risks, read all scheme related documents carefully.

SBIMF/2022/FEB/03

SPML INFRA LIMITED

CIN: 1 40106DI 1981PI C012228

Regd. Off.: F 27/2, Okhla Industrial Area, Phase II, New Delhi - 110020 Tel.: 011-26387091; E-mail: cs@spml.co.in; Website: www.spml.co.in

NOTICE

NOTICE is hereby given that pursuant to Regulation 29(1)(a) read with Regulation 47 of the Securities and Exchange Board of India (Listing Obligations and Disclosure Requirements) Regulations, 2015, the Meeting of the Board of Directors of the Company would be held on Monday, the 14th day of February, 2022, inter-alia to consider, approve and take on record the Un-Audited Standalone and Consolidated Financial Results of the Company for the Third Quarter ended 31st December, 2021.

Further, Pursuant to the Company's Code of conduct to regulate, monitor and report trading in Securities of the Company, the Trading Window for trading in the Securities of the Company was closed with effect from January 01, 2022 till Forty-Eight (48) hours after the declaration of the Financial Results for the Third Quarter ended 31st December, 2021.

The Notice may also be accessed on the Company's website at www.spml.co.in and also on the Stock Exchange Websites at www.nseindia.com and www.bseindia.com

For SPML Infra Limited

Swati Agarwal Date: 07 02 2022 (Company Secretary) Place: Kolkata

uticals Limited

• Website: www.gsk-india.com L24239MH1924PLC001151

FINANCIAL RESULTS FOR **CEMBER, 2021**

(₹ in Lakhs)

Consolidated					
Unaudited	Unaudited	Unaudited	Unaudited	Unaudited	Audited
3 months ended 31.12.2021	Preceding 3 months ended 30.09.2021	Corresponding 3 months ended 31.12.2020	9 months ended 31.12.2021	9 months ended 31.12.2020	Year ended 31.03.2021
81592	93412	79187	246840	218117	292560
18968	25524	17620	58912	45862	61987
(1792)	-	1053	(1792)	(5360)	(17260)
17176	25524	18673	57120	40502	44727
1693	1830	2468	5593	8247	10323
13828	19084	13925	43543	28362	28120
1207	1340	1726	4024	6020	7695
15035	20424	15651	47567	34382	35815
15035	20424	15177	47567	33605	35610
16941	16941	16941	16941	16941	16941
					130885
8.88	12.06	9.24	28.08	20.30	21.14
9.47	12.06	8.64	28.68	23.48	31.35
	3 months ended 31.12.2021 81592 18968 (1792) 17176 1693 13828 1207 15035 15035 16941	3 months ended 31.12.2021 Preceding 3 months ended 30.09.2021 81592 93412 18968 25524 (1792) - 17176 25524 1693 1830 13828 19084 1207 1340 15035 20424 16941 16941 8.88 12.06	Unaudited Unaudited Unaudited 3 months ended 31.12.2021 3 months ended 30.09.2021 3 months ended 31.12.2020 81592 93412 79187 18968 25524 17620 (1792) - 1053 17176 25524 18673 1693 1830 2468 13828 19084 13925 1207 1340 1726 15035 20424 15651 15035 20424 15177 16941 16941 16941 8.88 12.06 9.24	Unaudited Unaudited Unaudited Unaudited 3 months ended 31.12.2021 3 months ended 30.09.2021 3 months ended 31.12.2020 9 months ended 31.12.2020 81592 93412 79187 246840 (1792) - 1053 (1792) 17176 25524 18673 57120 1693 1830 2468 5593 13828 19084 13925 43543 1207 1340 1726 4024 15035 20424 15651 47567 15035 20424 15177 47567 16941 16941 16941 16941 8.88 12.06 9.24 28.08 9.47 12.06 8.64 28.68	Unaudited Unaudited Unaudited Unaudited Unaudited 3 months ended 31.12.2021 3 months ended 30.09.2021 9 months ended 31.12.2020 9 months ended 31.12.2020 81592 93412 79187 246840 218117 18968 25524 17620 58912 45862 (1792) - 1053 (1792) (5360) 17176 25524 18673 57120 40502 1693 1830 2468 5593 8247 13828 19084 13925 43543 28362 1207 1340 1726 4024 6020 15035 20424 15651 47567 34382 15035 20424 15177 47567 33605 16941 16941 16941 16941 16941 8.88 12.06 9.24 28.08 20.30 9.47 12.06 8.64 28.68 23.48

Cancalidated

d with the Stock Exchanges under Regulation 33 of the SEBI (Listing Obligations and v.gsk-india.com and on the website of Stock Exchanges at www.nseindia.com and

held on 7th February, 2022.

By Order of the Board Sridhar Venkatesh Managing Director DIN: 07263117

Regd. Office : Hazi Rattan Link Road, Bathinda-151001 BCL Industries Limited Ph.: 0164-2240163, 2240443, 2211628, Fax: 0164-5003638 Website: www.bcl.ind.in, Email: bcl@mittalgroup.co.in CIN: L24231PB1976PLC003624

NOTICE

(For the attention of the Equity Shareholders of the Company) Sub: Transfer of Equity Shares of the Company and Unpaid Dividend to **Investor Education and Protection Fund (IEPF)**

Investor Education and Protection Fund (IEPF)

Notice is hereby given pursuant to the provisions of Section 124(6) of the Companies Act, 2013) read with the Investor Education and Protection Fund Authority (IEPF) (Accounting, Audit, Transfer and Refund) Rules, 2016 that with respect to those Shareholders of the Company who have not claimed interim dividend for the year 2014-15, and dividend amount is remaining unclaimed for a period of seven years, the said amount is required to be transferred to "IEPF Authority" and the shares whether demai or physical, on which dividend has not been encashed/claimed for 7 consecutive years or more are also liable to be transferred to IEPF. Individual communication to the concerned shareholders are being sent at their registered address whose shares are liable to be transferred to IEPF authority, under the said share are liable to be transferred to IEPF authority, under the said share are liable to be transferred to IEPF authority under the said share are liable to be transferred to IEPF authority under the said share are liable to be transferred to IEPF authority under the said share are liable to be transferred to IEPF authority under the said share are liable to be transferred to IEPF authority under the said share are liable to be transferred to IEPF authority under the said share are liable to be transferred to IEPF authority under the said share are liable to be transferred to IEPF authority. registered address whose shares are liable to be transferred to IEPF Authority under the said Rules, for taking appropriate actions.

The Company has also uploaded complete details of the concerned shareholders whose dividends are lying unclaimed for seven consecutive years and whose shares are due for transfer to IEPF Demat Account on its website at www.bcl.ind.in. In respect of shareholders holding shares in physical form, upon transfer of shares to IEPF Demat Account, the original share shares in physical form, upon transier of shares to ferr Definal Account, the original share certificate(s) which stand registered in their name shall stand automatically cancelled and be deemed non-negotiable. In respect of shareholders holding shares in demat form, the Company shall inform the concerned depository by way of corporate action for transfer of shares lying in their Demat Accounts in favour of the IEPF Demat Account.

Shareholders can claim their unclaimed interim dividend for the Financial Year 2014-15 by writing to the Company/ Registrar and Transfer Agent of the Company before 09th March, 2022. Accordingly, In case the dividends are not claimed by the said date, the Company would initially the same of the company would be same of the company would initially the same of the company would be same of the company woul necessary action for transfer of unpaid/unclaimed dividends and shares held by the concerned shareholders in favour of the IEPF Authority without any further notice. Please note that no claim shall lie against the Company in respect of unclaimed dividend amount and equity shares transferred to the IEPF Authority pursuant to the said Rules.

Shareholders may note that both the unclaimed dividends and the shares transferred to IEPF Demat Account Including all benefits accruing on such shares If any, can be claimed back by the concerned shareholder from IEPF Authority by making an application in web form IEPF-5 available on the website www.jerf.gov.in.

In case the shareholders have any queries or require any assistance on the subject matter, they may contact the Company's Registrar and Transfer Agents, LINK INTIME INDIA PVT LIMITED, Unit: BCL Industries Limited, Noble Heights, 1° Floor, Plot NH 2 C-1 Block LSC, Near Savitri Market Janakpuri, New Delhi-110058 Phone: +91 11 4141 0591. Email: delhi@linkintime.co.in

For BCL Industries Limited

For BCL Industries Limited

Rajinder Mittal Date: 03rd February, 2022 Mg. Director Place: Bathinda (Punjab) DIN: 00033082

FORM G FOR EXPRESSION OF INTEREST

ulation 36A (1) of the Insolvency and Bankruptcy tion Process for Corporate Persons) Regulations, 2016

RELEVANT PARTICULARS

BCL INDUSTRIES LIMITED

CIN: L24231PB1976PLC003624

REGD.OFFICE:-HAZI RATTAN LINK ROAD POST BOX NO 71 BATHINDA PUNJAB 151001 BHATINDA 151001

; Website: http://www.bcl.ind.in

Date	: 07/02/2022
Ref. No	:
 Folio No./DP-CLID	:
 Shares	:

Dear Shareholder,

Sub: Transfer of shares in respect of which dividend has not been claimed for seven consecutive years or more to the Investor Education and Protection Fund

This is to inform you that pursuant to the provisions of Section 124(6) of the Companies Act, 2013 and the Investor Education and Protection Fund Authority (Accounting, Auditing, Transfer and Refund) Rules, 2016, which have come into effect from 7th September, 2016, stipulates that shares on which dividend has not been encashed or claimed for seven consecutive years or more, then such shares are to be transferred to the Investor Education and Protection Fund (IEPF), a Fund constituted by the Government of India under Section 125 of the Companies Act, 2013.

It has been noticed that you have not encashed the dividend warrants for last seven consecutive years commencing from the unpaid Interim Dividend For The Year 2014-2015 on the equity shares held by you. The details of dividend amount not claimed by you are as under:

Dividend for the year	Warrant No.	Amount (Rs)
Interim Dividend For The Year 2014-2015		
Final Dividend For The Year 2014-2015		
FINAL DIVIDEND FOR THE YEAR 2016-2017		
Final Dividend For The Year 2018-2019		
Final Dividend For The Year 2020-2021		

The unclaimed dividend(s) prior to the year(s) mentioned above has already been transferred to the Investor Education and Protection Funds (IEPF), as required under Section 124(5) of the said Act.

To claim above unpaid dividend or in case you need any information/clarification, please write to or contact our RTA M/s. Link Intime India Pvt. Ltd., Noble Heights, 1st Floor, Plot NH 2, C-1 Block LSC,Near Savitri Market, Janakpuri, New Delhi - 110058, Tel No.: 011-41410592 , e-mail : iepf.shares@linkintime.co.in. Please provide following details in all your communications: 1. Name of the Company, 2. Folio No. or DP and Client ID, 3. Name of shareholder, 4. Contact No., 5. Email ID. Also provide self-attested KYC documents of the shareholder like PAN, cancelled cheque leaf along with latest utility bill as address proof.

You are requested to claim unpaid dividend on or before 09/03/2022 failing which the above said shares will be transferred to IEPF at appropriate date.

After the shares have been transferred to IEPF, you can claim the said shares from IEPF Authorities, by filing e-form No. IEPF-5, as prescribed under the said Rules.

Thanking you,
Yours faithfully,
FOR BCL INDUSTRIES LIMITED

SD/-MR. GURINDER SINGH COMPANY SECRETARY

*This is computer generated letter & does not require signature.